

**Samples of birth certificates
issued by the authorities of some places outside Hong Kong:**

1. Mainland China
2. India
3. Indonesia
4. Korea
5. Nepal
6. The Philippines
7. Thailand

Note: In some countries, the authorities of different provinces or districts may issue different birth certificates. Therefore, the birth certificates issued for children born in the same country may not be identical.

Sample birth certificate issued by Mainland China



中华人民共和国

国家卫生和计划生育委员会监制

National Health and Family Planning

Commission of the People's Republic of China

出生医学证明

MEDICAL CERTIFICATE OF BIRTH

出生医学证明

MEDICAL CERTIFICATE OF BIRTH



新生儿姓名
Neonatal Name

性别
Gender

出生时间
Time of Birth

年 月 日 时 分
Year Month Day Hour Minute

出生孕周
Gestational Age

周
Week

出生体重
Birth Weight

克
g

出生身长
Birth Length

厘米
cm

出生地点
Birth Place

省
Province

市
City

县(区)
County

医疗机构名称
Medical Institutions

母亲姓名
Mother's Name

年龄
Age

国籍
Nationality

民族
Ethnic Group

住址
Address

有效身份证件类别
Valid Identification

居民身份证 护照 其他

有效身份证件号码
Valid Identification No.

父亲姓名
Father's Name

年龄
Age

国籍
Nationality

民族
Ethnic Group

住址
Address

有效身份证件类别
Valid Identification

居民身份证 护照 其他

有效身份证件号码
Valid Identification No.

签发机构(盖专用章)

Issued Authority (Stamp)

签发日期
Date Issued

年 月 日
Year Month Day

编号
No.

0 00000000

出生医学证明副页

新生儿姓名 性别 出生时间 年 月 日 时 分

出生孕周 周 出生体重 克 出生身长 厘米

出生地点 省 市 县(区) 医疗机构名称

母亲姓名 年龄 国籍 民族 住址

有效身份证件类别 居民身份证 护照 其他 有效身份证件号码

父亲姓名 年龄 国籍 民族 住址

有效身份证件类别 居民身份证 护照 其他 有效身份证件号码

签发机构(盖专用章)

签发日期 年 月 日

编号

0 00000000

此副页由户口登记机关裁切保存



出生医学证明存根

新生儿姓名 性别 出生时间 年 月 日 时 分

出生孕周 周 出生体重 克 出生身长 厘米

出生地点 省 市 县(区) 医疗机构名称

母亲姓名 年龄 国籍 民族 住址

有效身份证件类别 居民身份证 护照 其他 有效身份证件号码

父亲姓名 年龄 国籍 民族 住址

有效身份证件类别 居民身份证 护照 其他 有效身份证件号码

接生人员姓名 领证人员签字

签发人员签字 签发日期 年 月 日

签发机构(盖专用章)

编号

0 00000000

此存根由签发机构保存



Sample birth certificate issued by India

ਡੀ.ਪੀ.ਐਚ.-368



ਫਾਰਮ ਨੰ: 6 (ਵੇਖੋ ਨਿਯਮ 8 ਅਤੇ 13)

ਆਰਜੀ ਨੰਬਰ..... ਮਿਤੀ

ਰਜਿਸਟਰ ਦਾ ਸਫ਼ਾ ਨੰਬਰ.....

ਜਨਮ ਸਰਟੀਫਿਕੇਟ

ਇਹ ਤਸਦੀਕ ਕੀਤਾ ਜਾਂਦਾ ਹੈ ਕਿ ਹੇਠ ਲਿਖੀ ਸੂਚਨਾ ਅਸਲ ਜਨਮ ਰਿਕਾਰਡ ਵਿੱਚੋਂ ਲਈ ਗਈ ਹੈ ਜਿਹੜੀ ਕਿ ਲੋਕਲ ਰਜਿਸਟਰਾਰ, ਜਨਮ ਅਤੇ ਮੌਤ, ਬਾਣਾ / ਗ੍ਰਾਮ ਪੰਚਾਇਤ / ਨਗਰ ਨਿਕਾਸ਼ / ਨਗਰ ਕੌਂਸਲ [redacted] ਬਲਾਕ/ਤਹਿਸੀਲ [redacted] ਜ਼ਿਲ੍ਹਾ [redacted]

ਪੰਜਾਬ ਰਾਜ ਦੇ ਰਜਿਸਟਰ ਬਾਬਤ ਸਾਲ [redacted] ਵਿੱਚ ਦਰਜ ਹੈ।

ਨਾਮ [redacted] ਰਜਿਸਟਰੇਸ਼ਨ ਨੰਬਰ [redacted]

ਲਿੰਗ [redacted] (ਲੜਕਾ/ਲੜਕੀ) ਰਜਿਸਟਰੇਸ਼ਨ ਦੀ ਮਿਤੀ [redacted]

ਜਨਮ ਅਸਥਾਨ [redacted] ਜਨਮ ਦੀ ਮਿਤੀ [redacted]

ਮਾਤਾ ਦਾ ਨਾਮ [redacted] ਮਾਤਾ/ਪਿਤਾ ਦਾ ਪੂਰਾ ਪਤਾ [redacted]

ਪਿਤਾ ਦਾ ਨਾਮ [redacted] ਸਪੁੱਤਰ [redacted]

ਸਰਟੀਫਿਕੇਟ ਤਿਆਰ ਕਰਨ ਵਾਲੇ ਦੇ ਹਸਤਾਖਰ

ਸਰਟੀਫਿਕੇਟ ਜਾਰੀ ਕਰਨ ਵਾਲੇ ਦੇ ਹਸਤਾਖਰ

ਨਾਮ [redacted]

ਮੁਹਰ **Local Registrar**
Birth & Death
Municipal Corpora
Bathinda

ਅਹੁਦਾ [redacted]

ਨੋਟ :- ਇਹ ਜਨਮ ਸਰਟੀਫਿਕੇਟ ਜਨਮ ਅਤੇ ਮੌਤ ਰਜਿਸਟਰੇਸ਼ਨ ਐਕਟ, 1969 (ਭਾਰਤ ਸਰਕਾਰ) ਦੀ ਧਾਰਾ 12/17 ਦੇ ਅਧੀਨ ਜਾਰੀ ਕੀਤਾ ਗਿਆ।

- ਜਨਮ ਤੇ ਮੌਤ ਦੀ ਰਜਿਸਟਰੇਸ਼ਨ ਯਕੀਨੀ ਬਣਾਓ।
- ਜਨਮ ਤੇ ਮੌਤ ਦੀ ਰਜਿਸਟਰੇਸ਼ਨ 21 ਦਿਨਾਂ ਵਿੱਚ ਦਰਜ ਕਰਵਾਕੇ ਸਰਟੀਫਿਕੇਟ ਦੀ ਪਹਿਲੀ ਕਾਪੀ ਮੁਫਤ ਪ੍ਰਾਪਤ ਕਰੋ।

CSL [REDACTED]

PEMERINTAH KOTA SURABAYA
PENCATATAN SIPIL
(.....)

KUTIPAN
AKTA KELAHIRAN

No.

Dari daftar tentang
kelahiran menurut Stbl di
ternyata, bahwa di
pada tanggal

..... telah lahir :
[REDACTED]
Anak laki-laki dari suami istri : [REDACTED] dan
[REDACTED]

Berdasarkan Surat Penetapan Pengadilan Negeri Surabaya
No. [REDACTED]

Kutipan ini sesuai dengan keadaan pada hari ini.

[REDACTED], tanggal [REDACTED]
[REDACTED]

**KEPALA DINAS PENDAFTARAN PENDUDUK
DAN PENCATATAN SIPIL
KOTA SURABAYA**

Drs. H. ACHMAD HARTOJO
Pembina Tk. I
510 033 917

Sample birth certificate issued by Korea



기본증명서

등록기준지	[REDACTED]				
구분	[REDACTED]				
작성	[REDACTED]				
구분	성명	출생연월일	주민등록번호	성별	분
[REDACTED]	[REDACTED]	[REDACTED]	[REDACTED]	[REDACTED]	[REDACTED]

일반등록사항

구분	상세내용
출생	[출생장소] [REDACTED] [신고일] [REDACTED] [신고인] [REDACTED] [신고관서] [REDACTED] [송부일] [REDACTED] [송부자] [REDACTED] [처리관서] [REDACTED]

위 기본증명서는 가족관계등록부의 기록사항과 틀림없음을 증명합니다.

발급일자


서울특별시 영등포구청장 조길형



시류발행일:
2011년08월31일



발급시각 : 14시 44분
 발급담당기 : [REDACTED]
 관 : [REDACTED]
 신청인 : [REDACTED]



일련번호

Sample birth certificate issued by Nepal



अनुसूची-१२
(नियम ७ सँग सम्बन्धित)

नेपाल सरकार

सङ्घीय मामिला तथा स्थानीय विकास मन्त्रालय

स्थानीय पञ्जिकाधिकारीको कार्यालय

.....गाउँ विकास समिति/नगरपालिका

.....जिल्ला

जन्म दर्ताको प्रमाणपत्र

दर्ता नम्बर:

दर्ता मिति:

पारिवारिक लगत फाराम नं:

यस कार्यालयमा खडा गरिएको जन्म दर्ता किताब अनुसार प्रमाणित गरिन्छ कि सूचक श्री/श्रीमतीले भरेको अनुसूची-२ को सूचना फाराम बमोजिम श्रीको नाति/नातिनी, जिल्ला गाउँ विकास समिति/नगरपालिका वार्ड नं. ... मा बस्ने श्री तथा श्रीमतीको छोरा/छोरी श्री/सुश्रीको मिति वि.सं. (..... ई.सं.) मा जन्म भएको हो ।

नागरिकता लिएको भए

नागरिकता प्रमाणपत्र नं., जारी मिति र जिल्ला

क.बाबुको:

ख.आमाको:

स्थानीय पञ्जिकाधिकारीको

सही:

नाम थर:

मिति:

Sample birth certificate issued by the Philippines



Municipal Form No. 102—(Revised Dec. 1, 1959)

(TO BE ACCOMPLISHED IN DUPLICATE)

REPUBLIC OF THE PHILIPPINES

CERTIFICATE OF LIVE BIRTH

(FILL OUT COMPLETELY, ACCURATELY, LEGIBLY IN INK OR TYPEWRITER)

Register Number:

Province: [Redacted]
City or Municipality: [Redacted]

(a) Civil Registrar-General No. [Redacted]
(b) Local Civil Registrar No. [Redacted]

1. PLACE OF BIRTH		2. USUAL RESIDENCE OF MOTHER (Where does mother live?)	
a. PROVINCE [Redacted]	b. CITY OR MUNICIPALITY [Redacted]	u. PROVINCE [Redacted] 3428V	v. CITY OR MUNICIPALITY [Redacted] 3428V
c. NAME OF HOSPITAL OR INSTITUTION (If not in hospital, give street address) [Redacted]		c. NUMBER AND STREET [Redacted] 2	
d. IS PLACE OF BIRTH INSIDE CITY LIMITS? Yes () No (X)		d. IN RESIDENCE INSIDE CITY LIMITS? Yes () No (X) e. IS RESIDENCE ON A FARM? Yes () No (X)	

3. NAME (Type or print)			
4a. SEX OF CHILD Male (X) Female ()		4b. IF TWIN OR TRIPLET, WAS CHILD 1st () 2nd () 3rd ()	
5a. TIME BIRTH		6. DATE OF BIRTH Month [Redacted] Day [Redacted] Year [Redacted]	
7. NAME (Type or print)		8. RACE [Redacted] 82	

9. AGE (At time of this birth) Years [Redacted]		10. BIRTHPLACE [Redacted]		11a. USUAL OCCUPATION [Redacted]		11b. KIND OF BUSINESS OR INDUSTRY [Redacted]	
12. MAIDEN NAME [Redacted]		13. PREVIOUS DELIVERIES TO MOTHER (Do not include this birth) 589		14. HOW MANY CHILDREN ARE NOW LIVING? 1		15. HOW MANY OTHER CHILDREN WERE BORN ALIVE BUT DIED? 0	

17a. INFORMANT'S SIGNATURE: [Redacted]		17b. NAME IN PRINT: [Redacted]		17c. ADDRESS: [Redacted]		18. MOTHER'S ADDRESS (Number, Street, City or Municipality, Province) [Redacted]	
19a. SIGNATURE: [Redacted]		19b. NAME IN PRINT: [Redacted]		19c. ADDRESS: [Redacted]		20. RECEIVED IN THIS OFFICE OF THE LOCAL CIVIL REGISTRAR BY: a. SIGNATURE: [Redacted] b. NAME IN PRINT: [Redacted] c. TITLE OR POSITION: [Redacted] d. DATE: [Redacted]	

21a. LENGTH OF PREGNANCY [Redacted] COMPLETED WEEKS		21b. WEIGHT AT BIRTH [Redacted] Lbs. [Redacted] Oz.		22. LEGITIMATE X () Yes () No	
23. DATE AND PLACE OF MARRIAGE OF PARENT (For legitimate birth) (Month) [Redacted] (Date) [Redacted] (Year) [Redacted] City or Municipality [Redacted], Province [Redacted]		24. THIS CERTIFICATE IS PREPARED BY: SIGNATURE: [Redacted] BUNDALIAN NAME IN PRINT: [Redacted] BUNDALIAN TITLE OR POSITION: [Redacted] 10/5/82 DATE: [Redacted]			

18-300

(SPACE FOR MEDICAL AND DRALTH ITEMS FOR SPECIAL PURPOSES)

3180

03296-9E-008MMC-00519-BI001

BEST POSSIBLE IMAGE



T008032960080051901092009001

11FR00407120


BReN

03428-A82U508-9

Documentary
Stamp Tax Paid

Administrator and Civil Registrar General
National Statistics Office

Sample birth certificate issued by Thailand



คู่มือบัตร

สำนักงานทะเบียน		เลขประจำตัวประชาชน	
๑.๑ ชื่อตัว - ชื่อสกุล		๑.๒ เพศ	๑.๓ สัญชาติ
๑ เด็ก ที่เกิด	๑.๔ เกิดเมื่อวันที่ เดือน พ.ศ. เวลา น. ตรงกับวัน	ค่า	เดือน ปี
	๑.๕ สถานที่เกิด		
	๑.๖ เป็นบุตรลำดับที่	๑.๗ ผู้ทำคลอด แพทย์แผนปัจจุบัน	๑.๘ น้ำหนักแรกเกิด กรัม
	๑.๙ เพิ่มชื่อเข้าทะเบียนบ้านเลขที่		๑.๑๐ เลขรหัสประจำบ้านที่เพิ่มชื่อเข้า
	๒ มารดา		๒.๑ ชื่อตัว - ชื่อสกุลก่อนสมรส
๒.๔ สัญชาติ		๒.๕ เกิดที่จังหวัด	๒.๖ อายุ ปี
๒.๓ สัญชาติ		๒.๒ เลขประจำตัวประชาชน	
๒.๖ ที่อยู่		๒.๗ ประเทศ	
๓ บิดา	๓.๑ ชื่อตัว - ชื่อสกุล		๓.๒ อายุ ปี
	๓.๔ สัญชาติ		๓.๕ เกิดที่จังหวัด
	๓.๖ ที่อยู่		๓.๗ ประเทศ
๔ ผู้แจ้ง	๔.๑ ชื่อตัว - ชื่อสกุล		๔.๒ เลขประจำตัวประชาชน
	๔.๓ อายุ ปี		๔.๑ อรุณ
๔.๔ ที่อยู่		๔.๓ อรุณ	
๔.๕ ความเกี่ยวข้องกับเด็ก		๔.๖ หนังสือรับรองการเกิด	๔.๗ ไม่รับแจ้งการเกิด
ลงชื่อ		ลงชื่อ	ลงชื่อ
ผู้แจ้งการเกิด		เจ้าหน้าที่ผู้ปฏิบัติงาน	นายทะเบียนผู้รับแจ้งการเกิด
			วันที่รับแจ้ง เดือน พ.ศ.